


# ਘਰੇਲੂ ਵਾਇਰਿੰਗ ਦੀ ਮੁੱਢਲੀ ਜਾਣਕਾਰੀ

ਸਾਇੰਸ ਸਿਟੀ ਵੱਲੋਂ ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਯੋਜਨਾ ਅਧੀਨ “ਸਹਾਇਕ ਇਲੈਕਟ੍ਰੀਸ਼ਨ” ਦਾ ਹੱਥੀ ਕੰਮ ਕਰਨ ਦਾ ਹੁਨਰ ਸਿਖਾਉਣ ਲਈ ਕੋਰਸ ਬੋੜੇ ਸਮੇਂ ਦਾ ਕਰਵਾਇਆ ਹੈ।

ਯੋਗ ਉਮਰ: 15 ਸਾਲ ਤੋਂ ਵੱਧ  
ਕੋਰਸ ਕਰਨ ਲਈ ਸੰਪਰਕ ਕਰੋ: ਸ਼੍ਰੀ ਹਰਮਿੰਦਰ ਪਾਲ ਸਿੰਘ (81465 68350)




By Harminder Pal Singh,  
MMS



# ਬਿਜਲੀ ਕੀ ਹੈ?

- ਬਿਜਲੀ ਇਕ ਸ਼ਕਤੀ ਹੈ ਜੋ ਕਿਸੇ ਚਾਰਜ ਕੀਤੇ ਹੋਏ ਕਣ ਤੋਂ ਪੈਦਾ ਹੁੰਦੀ ਹੈ ਜਿਵੇਂ ਕਿ ਇਲੈਕਟ੍ਰੋਨ ਜਾਂ ਪ੍ਰੋਟੋਨ।
- ਬਿਜਲੀ ਦੇ ਸਰਕਟਾਂ ਵਿਚ ਬਿਜਲੀ ਚਾਰਜ ਇਲੈਕਟ੍ਰੋਨ ਰਾਹੀਂ ਤਾਰ ਵਿਚ ਚਲਦਾ ਹੈ।
- ਵੋਲਟੇਜ਼ ਜੋ ਕਿ ਦੋ points ਵਿਚ potential difference ਹੈ ਜਿਸ ਕਰਕੇ ਕਰੰਟ ਚਲਦਾ ਹੈ। ਇਹ ਵੱਧ potential ਤੋਂ ਘੱਟ potential ਵੱਲ ਚਲਦਾ ਹੈ। ਜੇ potential difference ਨਾ ਹੋਵੇ ਤਾਂ ਕਰੰਟ ਨਹੀਂ ਚਲ ਸਕਦਾ।
- DC ਕਰੰਟ ਜੋ ਕਿ ਇੱਕੋ ਦਿਸ਼ਾ ਵਿਚ ਇਕ ਸਮਾਨ ਚਲਦਾ ਹੈ।
- AC (ਬਦਲਵਾਂ) ਕਰੰਟ ਉਹ ਹੈ ਜੋ ਕਿ ਆਪਣੀ ਦਿਸ਼ਾ ਅਤੇ ਮਾਪ ਹਰ ਵੇਲੇ ਬਦਲਦਾ ਰਹਿੰਦਾ ਹੈ।



# ਮਹੱਤਤਾ



- ਬਿਜਲੀ ਦੀ ਸਾਡੀ ਰੋਜ਼ਾਨਾ ਜਿੰਦਗੀ ਵਿੱਚ ਅਹਿਮ ਭੁਮਿਕਾ ਹੈ।
- ਰੋਸ਼ਨੀ, ਪੱਖੇ, ਘਰੇਲੂ ਉਪਕਰਣ, ਏ.ਸੀ. ਅਤੇ ਬਾਕੀ ਦੇ ਸਾਰੇ ਉਪਕਰਣ ਬਿਜਲੀ ਨਾਲ ਚਲਦੇ ਹਨ।
- ਫੈਕਟਰੀਆਂ ਵਿਚ ਮਸ਼ੀਨਾਂ ਆਦਿ ਚਲਾਉਣ ਲਈ ਵੀ ਬਿਜਲੀ ਦੀ ਲੋੜ ਪੈਂਦੀ ਹੈ।
- ਸਾਰੇ ਹਸਪਤਾਲ, ਵਿਦਿਆਰਥ ਅਦਾਰੇ, ਰੇਲਵੇ, ਵਪਾਰ, ਮਨੋਰੰਜਨ ਆਦਿ ਸਾਰੇ ਬਿਜਲੀ ਬਗੈਰ ਨਹੀਂ ਚਲ ਸਕਦੇ। ਅੱਜ ਦੇ ਦੌਰ ਵਿਚ ਜਿੰਦਗੀ ਬਿਜਲੀ ਤੋਂ ਬਗੈਰ ਸੋਚੀ ਨਹੀਂ ਜਾ ਸਕਦੀ। ਇਸ ਲਈ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਬਿਜਲੀ ਦਾ ਬਹੁਤ ਮਹੱਤਵਪੂਰਨ ਰੱਲ ਹੁੰਦਾ ਹੈ।



# ਕੁਝ ਆਮ ਤੱਥ

- ਵੋਲਟੇਜ਼: ਇਕ ਤਰ੍ਹਾਂ ਦੋ points ਵਿਚ potential difference ਹੈ ਅਤੇ ਇਸ ਨੂੰ (V) ਨਾਲ ਲਿਖਿਆ ਜਾਂਦਾ ਹੈ।
- ਪਾਵਰ / ਸ਼ਕਤੀ: ਵਾਟ ਜਾਂ ਕਿਲੋ ਵਾਟ / ਮੈਗਾਵਾਟ ਆਦਿ ਪਾਵਰ ਨੂੰ ਮਾਪਣ ਦੀਆਂ ਇਕਾਈਆਂ ਹਨ। 1 V ਦੇ potential difference ਨੂੰ ਕਿਸੇ load 'ਤੇ apply ਕਰਨ ਤੇ ਉਸ ਵਿਚੋਂ 1A ਕਰੰਟ ਲੰਘੇ ਤਾਂ ਸਮੱਝੋ 1W ਪਾਵਰ / ਸ਼ਕਤੀ ਦੀ ਵਰਤੋਂ ਹੋ ਰਹੀ ਹੈ।

$$W = V \times I$$

- ਪਾਵਰ (ਐਨਰਜੀ): WH ਜਾਂ KWH ਇਸ ਦੀ ਮਾਪਣ ਦੀ ਇਕਾਈ ਹੈ। ਜਦੋਂ 1000 ਵਾਟ ਦੀ ਸ਼ਕਤੀ 1 ਘੰਟੇ ਲਈ ਵਰਤੀ ਜਾਵੇ ਭਾਵ 1000 W ਦਾ load 1 ਘੰਟੇ ਲਈ ਚਲਾਇਆ ਜਾਵੇ ਤਾਂ 1 k. ਵਾਟ. Hr ਦੀ ਊਰਜਾ ਖੱਪਤ ਹੁੰਦੀ ਹੈ। ਇਸ ਨੂੰ ਯੂਨਿਟ (unit) ਕਹਿੰਦੇ ਹਨ ਅਤੇ 1 unit = 1 Kwh or 1000 W.Hr ਦੇ ਬਰਾਬਰ ਹੁੰਦਾ ਹੈ।

- MCB (Miniature circuit breaker): ਇਹ ਇਕ ਤਰ੍ਹਾਂ ਦਾ ਸਵਿੱਚ ਹੈ ਜੋ ਕਿ ਵਾਲੀ ਵਿਸ਼ੇਸ਼ਤਾਵਾਂ ਦੇ ਤੌਰ 'ਤੇ ਕੰਮ ਕਰਦਾ ਹੈ। ਇਹ ਕਿਸੇ ਸੋਕੇਟ ਜਾਂ ਓਵਰਲੋਡ ਦੀ ਸਥਿਤੀ ਵਿਖੇ ਸਪਲਾਈ ਨੂੰ ਬੰਦ ਕਰਾ ਦਿੰਦਾ ਹੈ ਤਾਂ ਜੋ ਕੋਈ ਨੁਕਸਾਨ ਨਾ ਹੋਵੇ।
- ਇਸ ਨੂੰ ਅੱਜਕਲੁ ਫਿਊਜ਼ ਦੀ ਜਗ੍ਹਾਂ ਵਰਤਿਆਂ ਜਾਂਦਾ ਹੈ।
- ਇਹ SP, DP, TP, FP, SPN ਅਤੇ TP & N ਵਿਚ ਬਾਜ਼ਾਰ ਵਿਚ ਮਿਲਦਾ ਹੈ।
- ELCB (Earth-Leakage Circuit Breaker) : ਇਸ ਨੂੰ ਅਰਥ ਲੀਕੇਜ਼ ਸਰਕਟ ਬ੍ਰੇਕਰ ਕਹਿੰਦੇ ਹਨ। ਇਹ ਵੀ ਇਕ ਸੇਫਟੀ ਵਾਲਾ ਜੰਤਰ ਹੈ। ਇਹ ਕਿਸੇ ਵੀ ਉਪਕਰਣ ਦੇ ਸਰੀਰ ਵਿਚ ਜਦੋਂ ਬਿਜਲੀ ਦਾ ਕੁਝ ਭਾਗ ਵੀ ਅਨੁਭਵ ਕਰੇ ਤਾਂ ਇਹ ਸਪਲਾਈ ਬੰਦ ਕਰ ਦਿੰਦਾ ਹੈ ਤਾਂ ਜੋ ਕਿਸੇ ਵਿਅਕਤੀ ਨੂੰ ਕਰੰਟ ਨਾ ਲਗੇ।
- ਸਾਡੇ ਘਰਾਂ ਜਾਂ ਸੰਸਥਾਵਾਂ ਵਿਚ ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ ਕੰਪਨੀ ਬਿਜਲੀ ਭੇਜਦਾ ਹੈ ਅਤੇ ਖਪਤਕਾਰ ਨੂੰ ਖੱਪਤ ਦੇ ਮੁਤਾਬਿਕ ਬਿੱਲ ਭੇਜਦਾ ਹੈ।



10kA

# ਸਿੰਗਲ ਫੇਜ਼ ਘਰੇਲੂ ਵਾਇਰਿੰਗ




- ਸਿੰਗਲ ਫੇਜ਼ ਸਪਲਾਈ ਵਿਚ ਇਕ ਗਰਮ ਤਾਰ ਅਤੇ ਇਕ ਠੰਡੀ ਤਾਰ ਹੁੰਦੀ ਹੈ। ਗਰਮ ਤਾਰ ਨੂੰ ਫੇਜ਼ ਕਹਿੰਦੇ ਹਨ ਅਤੇ ਠੰਡੀ ਤਾਰ ਨੂੰ ਨਿਊਟਰਲ ਕਹਿੰਦੇ ਹਨ। ਇਹ ਸਪਲਾਈ ਬਿਜਲੀ ਵਿਭਾਗ ਦੁਆਰਾ ਸਾਡੇ ਘਰ ਦੇ ਐਨਰਜੀ ਮੀਟਰ ਤੱਕ ਦਿੱਤੀ ਜਾਂਦੀ ਹੈ।
- ਇਸ 220 V ਸਪਲਾਈ ਨੂੰ ਖਪਤਕਾਰ ਐਨਰਜੀ ਮੀਟਰ ਤੋਂ ਆਪਣੇ ਘਰ ਦੇ MCB ਡੱਬੇ ਤੱਕ ਲੈ ਆਉਂਦੇ ਹਨ ਅਤੇ ਇਸ ਨੂੰ ਮੇਨ ਸਵਿਚ ਵਿਚ ਜੋੜ ਲੈਂਦੇ ਹਨ।
- ਇਸ ਡੱਬੇ ਵਿਚ ਵੱਖ - ਵੱਖ ਸਿੰਗਲ ਪੋਲ MCB's ਦੁਆਰਾ ਫੇਜ਼ ਘਰ ਦੇ ਵੱਖ - ਵੱਖ ਸਵਿਚ ਬਕਸਿਆਂ ਵਿਚ ਲੈ ਕੇ ਜਾਈਦਾ ਹੈ ਅਤੇ ਨਿਊਟਰਲ ਤਾਰ ਵੀ ਨਾਲ ਲੈ ਕੇ ਜਾਈਦੀ ਹੈ ਜੋ ਕਿ ਬਕਸੇ (MCB) ਦੇ ਨਿਊਟਰਲ ਲਿੰਕ ਤੋਂ ਸਾਰੇ ਸਵਿਚ ਬਕਸਿਆਂ ਅਤੇ ਚਲਣ ਵਾਲੇ ਲੋਡਾਂ ਨੂੰ ਜੋੜਦੀ ਹੈ।
- ਇਸ ਤਰ੍ਹਾਂ ਜਦੋਂ ਫੇਜ਼ ਇਕ ਸਵਿਚ ਰਾਹੀਂ ਅਤੇ ਨਿਊਟਰਲ ਕਿਸੇ ਲੋਡ ਨੂੰ ਦੇ ਦੇਈਏ ਤਾਂ 220 V ਮਿਲਣ ਨਾਲ ਉਹ ਕੰਮ ਕਰਨ ਲੱਗ ਪੈਂਦਾ ਹੈ।





# ਸਿੰਗਲ ਫੇਜ਼ ਘਰੇਲੂ ਵਾਇਰਿੰਗ ਦਾ ਚਿੱਤਰ

© www.electricaltechnology.org



Live Wire or Phase Supply to Sub Circuits & Final Sub Circuits (No 1 to 8)

Cable & Wire Size depends on Wiring Type i.e. Sub Circuits Rating



- SP = Single Pole
- DB = Double Pole
- MCB = Miniature Circuit Breaker
- RCD = Residual Current Device

**Wiring of the Distribution Board with RCD (Single Phase Supply)**  
(From Utility Pole & Energy Meter to the Consumer Unit)





# ਸਰਕਟ




- ਕਿਸੇ ਵੀ ਕਮਰੇ ਵਿਚ ਆਮ ਤੌਰ 'ਤੇ ਹੇਠ ਲਿਖੀਆਂ ਚੀਜ਼ਾਂ ਵਰਤੋਂ ਆਉਂਦੀਆਂ ਹਨ:
  - ਟਿਊਬ ਲਾਈਟਾਂ
  - ਪੱਥੇ
  - ਬਲਬ ਆਦਿ
  - 5 ਪਿਨ / 6 ਪਿਨ ਸਾਕਟਾਂ
  - ਟੀ.ਵੀ.
  - ਏ.ਸੀ. ਆਦਿ

ਕਿਸੇ ਵੀ ਲੋਡ ਨੂੰ ਚਲਾਉਣ ਜਾਂ ਬੰਦ ਕਰਨ ਲਈ ਸਵਿਚ ਲਗਾਇਆ ਜਾਂਦਾ ਹੈ ਜੋ ਕਿ ਤਾਰਾਂ, MCB's, ਫਿਊਜ਼ਾਂ ਆਦਿ ਲਗ ਕੇ ਸਰਕਟ ਪੂਰਾ ਕਰਦੇ ਹਨ।



# ਸਰਕਟ ਦੀਆਂ ਕਿਸਮਾਂ

- ਖੁੱਲਾ ਸਰਕਟ (**Open circuit**): ਜਦੋਂ ਸਵਿਚ ਨੂੰ OFF ਰੱਖਿਆ ਹੋਵੇ ਅਤੇ ਜਦੋਂ ਲੋਡ ਨਾ ਚਲੇ, ਇਸ ਨੂੰ ਖੁੱਲਾ ਸਰਕਟ ਕਹਿੰਦੇ ਹਨ।
- ਬੰਦ ਸਰਕਟ (**Closed circuit**): ਜਦੋਂ ਸਵਿਚ ਨੂੰ ON ਕਰੀਏ ਤੇ ਲੋਡ ਚਲ ਪਵੇ, ਇਸ ਨੂੰ ਬੰਦ ਸਰਕਟ ਕਹਿੰਦੇ ਹਨ।
- ਸ਼ੋਰਟ ਸਰਕਟ (**Short circuit**): ਜਦੋਂ ਕੋਈ ਫੇਜ਼ ਤਾਰ ਟੁੱਟ ਕੇ ਠੰਡੀ ਤਾਰ ਨਾਲ ਜੁੜ ਜਾਵੇ ਜਾਂ ਠੰਡੀ ਤਾਰ ਗਰਮ ਤਾਰ ਨਾਲ ਜੁੜ ਜਾਵੇ ਤਾਂ ਪਟਾਕਾ ਜਾਂ ਫਲੈਸ਼ ਹੁੰਦਾ ਹੈ, ਜਿਸਨੂੰ ਸ਼ੋਰਟ ਸਰਕਟ ਕਹਿੰਦੇ ਹਨ।



# ਆਮਤੌਰ 'ਤੇ ਵਰਤੋਂ ਆਉਣ ਵਾਲੀਆਂ ਚੀਜ਼ਾਂ



Pushpa Gujral  
**SCIENCE CITY**  
THE SCIENCE OF WOW

- PVC ਤਾਰਾਂ: 4.0 mm<sup>2</sup>, 2.5 mm<sup>2</sup>, 1.5 mm<sup>2</sup>, 1.0 mm<sup>2</sup>, 0.75 mm<sup>2</sup>
- MCB ਡਿਸਟਿਬਿਊਫ਼ਲ ਬਕਸਾ: 6 Way, 8W, 10W, 12W, 16W
- MCB's: 6 AMP, 10A, 16A, 20A, 25A, 32A, (SP/SPN)
- RCCB or ELCB: 16A, 25A, 32A
- Switches: 6Amp, 16 Amp, 20 Amp
- Sockets: 5 Pin 6 Amp, 6 Pin-16Amp, 20A, 25A, 32A
- Bell Switch: 6Amp
- 2-Way Switch: 6 Amp
- ਵੱਖ ਵੱਖ ਕਮਰਿਆਂ ਦੇ ਲੋਡ
- DP Isolator, etc.





# ਘਰ ਦੀ ਵਾਇਰਿੰਗ ਵਿਚ ਵੱਖ- ਵੱਖ ਚੀਜ਼ਾਂ ਦੇ ਕੰਮ ਕਰਨ ਸਬੰਧੀ

- **ਐਨਰਜੀ ਮੀਟਰ:** ਇਹ ਮੀਟਰ ਬਿਜਲੀ ਵਿਭਾਗ ਵਲੋਂ ਖਪਤਕਾਰ ਤੋਂ ਬਿਜਲੀ ਦੀ ਖਪਤ ਵਸੂਲਣ ਲਈ ਲਾਇਆ ਜਾਂਦਾ ਹੈ।

1 Unit = 1000 Watt x 1 hr. OR 1 kwh

e.g. ਜੇ ਅਸੀਂ ਆਪਣਾ ਲੋਡ ਹੇਠ ਦਰਸਾਏ ਵਾਂਗ ਵਰਤੀਏ:



▪ ਪੱਥੇ – (5Nos. x 100W each) x 8 hrs.	=	4000 W
▪ ਗੀਜ਼ਰ- (1 No. x 1500 W) x 1 hr.	=	1500 W
▪ ਟਿਊਬ ਲਾਈਟਾਂ – (10 Nos. x 40 W each) x 8 hrs.	=	3200 W
▪ Total	=	8700 W
		OR 8.7 kwh OR 8.7 units
• Say Unit Rate is Rs.10/-		
ਪ੍ਰਤੀਦਿਨ ਦਾ ਖਰਚਾ: (8.7 units x Rs.10/-)	=	Rs.80.70
ਮਹੀਨੇ ਦਾ ਖਰਚਾ: (Rs.80.70 x 30 days)	=	Rs.2421.22



# Residual Current Circuit Breaker (RCCB)/ Earth Leakage Circuit Breaker (ELCB)

- Residual Current Circuit Breaker (RCCB) ਇਕ ਪ੍ਰੋਟੈਕਸ਼ਨ ਡਿਵਾਇਸ ਹੈ। ਇਹ ਓਵਰਲੋਡ, ਸ਼ਾਰਟ ਸਰਕਟ ਅਤੇ ਅਰਥ ਨੁਕਸ ਹੋਣ ਤੇ ਸਰਕਟ ਨੂੰ ਟ੍ਰਿਪ / ਆਫ਼ ਕਰਵਾ ਦਿੰਦਾ ਹੈ।
- Earth Leakage Circuit Breaker (ELCB): ਇਹ ਵੀ ਇਕ ਪ੍ਰੋਟੈਕਸ਼ਨ ਡਿਵਾਇਸ ਹੈ। ਜਦੋਂ ਫੇਜ਼ / ਲੀਕੇਜ਼ ਕਰੰਟ ਉਪਕਰਣ ਦੀ ਬਾਹਰੀ ਸਤ੍ਤਾਂ ਤੇ ਆ ਜਾਵੇ ਤਾਂ ਸਾਨੂੰ ਕਰੰਟ ਲਗਣ ਦਾ ਖਤਰਾ ਹੁੰਦਾ ਹੈ। ਇਸ ਸਮੇਂ ਇਹ ਉਪਕਰਣ ਸਪਲਾਈ ਨੂੰ ਟ੍ਰਿਪ / ਆਫ਼ ਕਰ ਦਿੰਦਾ ਹੈ। ਜਦੋਂ ਤੱਕ ਨੁਕਸ ਕੱਢ ਨਾ ਦਿੱਤਾ ਜਾਵੇ ਉਦੋਂ ਤੱਕ ਇਹ ਸਪਲਾਈ ਚਾਲੂ ਨਹੀਂ ਹੋਣ ਦਿੰਦਾ।



- ਦਰਅਸਲ ਸਰਕਟ ਬ੍ਰੇਕਰ ਵਿਚ ਇਕ ਕਾਂਇਲ ਅਤੇ ਮੈਗਨੈਟਿਕ ਹਬੰਡੀ ਅਤੇ ਬਾਈਮੈਟਲ ਹੁੰਦੇ ਹਨ। ਬਾਈਮੈਟਲ ਦਾ ਗੁਣ ਹੈ ਕਿ ਜਦੋਂ ਉਸ ਵਿਚੋਂ ਨੁਕਸ ਕਰੰਟ (ਨਾਰਮਲ ਤੋਂ ਵੱਧ ਕਰੰਟ) ਲੰਘਦਾ ਹੈ ਤਾਂ ਇਹ ਫੈਲਦੀ ਹੈ ਅਤੇ ਇਸ ਵਿਚ ਪ੍ਰਬੰਧ ਸਦਕਾ ਇਸਦਾ ਸਪਾਰਿੰਗ ਸਰਕਟ ਬ੍ਰੇਕਰ ਦੀ ਨੋਬ ਨੂੰ ਥੱਲੇ ਖਿੱਚ ਕੇ ਸਪਲਾਈ ਨੂੰ ਤੁਰੰਤ ਬੰਦ ਕਰਵਾ ਦਿੰਦਾ ਹੈ ਅਤੇ ਸ਼ੋਰਟ ਸਰਕਟ ਦੀ ਸਥਿਤੀ ਵਿਚ ਕਾਂਇਲ ਦਾ ਅੰਦਰ ਦਾ ਹੈਮਰ ਸਰਕਟ ਬ੍ਰੇਕਰ ਨੂੰ ਤੁਰੰਤ ਆਫ਼ ਕਰਵਾ ਦਿੰਦਾ ਹੈ।
- ਇਹ ਬਹੁਤ ਜ਼ਰੂਰੀ ਹੈ ਕਿ ਘਰ ਵਿਚ ਅਰਥਿੰਗ ਹੋਈ ਹੋਵੇ।
- ਅਸੀਂ ਬਹੁਤ ਵਾਰ ਦੇਖਿਆ ਹੈ ਘਰ ਦੇ ਉਪਕਰਣ ਜਿਵੇਂ ਕਿ ਕੁਲਰ, ਪ੍ਰੈਸ, ਕਪੜੇ ਧੋਣ ਦੀ ਮਸ਼ੀਨ ਜਾਂ ਹੋਰ ਆਦਿ ਦੀ ਬਾਹਰੀ ਸਤ੍ਤਾਂ ਤੋਂ ਆਦਮੀ ਨੂੰ ਕਰੰਟ ਪੈਂਦਾ ਹੈ ਅਤੇ ਜੇ ਅਰਥਿੰਗ ਕੀਤੀ ਹੋਵੇ ਅਤੇ ELCB/RCCB ਉਪਕਰਣ ਲਗਾਏ ਹੋਣ ਤਾਂ ਦੁਰਘਟਨਾ ਤੋਂ ਬਚ ਸਕਦੇ ਹਾਂ।



# DP / SPN / SP MCB's



- DP MCB ਨੂੰ ਫੇਜ਼ ਅਤੇ ਨਿਊਟਰਲ ਜਾਂ ਦੋਵੇਂ ਫੇਜ਼ ਅਤੇ ਸਪਲਾਈ ਲਈ ਵਰਤਿਆਂ ਜਾ ਸਕਦਾ ਹੈ।
- SPN MCB ਨੂੰ ਫੇਜ਼ ਅਤੇ ਨਿਊਟਰਲ ਸਪਲਾਈ ਲਈ ਵਰਤਿਆਂ ਜਾਂਦਾ ਹੈ।
- DP/SPN MCB ਨੂੰ ਮੇਨ ਸਵਿਚ ਲਈ ਵਰਤਿਆਂ ਜਾਂਦਾ ਹੈ।
- MCB ਅੱਜਕਲ ਵੁਰਤਿਆਂ ਜਾਣ ਵਾਲਾ ਸੁਰਖਿਆ ਜੰਤਰ ਹੈ ਜਿਸ ਨੇ ਫਿਊਜ਼ ਦੀ ਵਰਤੂੰ ਨੂੰ ਲਗਭਗ ਖਤਮ ਕਰ ਦਿਤਾ ਹੈ।
- ਪਹਿਲੇ ਸਮੇਂ ਜਦੋਂ ਫਿਊਜ਼ ਵਰਤਿਆਂ ਜਾਂਦਾ ਸੀ ਤਾਂ ਫਿਊਜ਼ ਤਾਰ ਮੌਟੀ ਤਾਰ ਦਾ ਲਗਾ ਦਿਤਾ ਜਾਂਦਾ ਸੀ ਜਿਸ ਨਾਲ ਸਹੀ ਪ੍ਰੈਟਕਸ਼ਨ ਨਹੀਂ ਮਿਲਦੀ ਸੀ। ਜਦਕਿ ਹੁਣ MCB ਲੜ੍ਹ ਦੇ ਹਿਸਾਬ ਨਾਲ ਲਗਾਇਆ ਜਾਂਦਾ ਹੈ ਅਤੇ MCB ਵਧੂ ਕੁਰੰਟ ਜਾਂ ਸ਼ੁਰਟ ਸ਼ੁਕ੍ਰਿਟ ਵੇਲੇ ਬੰਦ ਹੋ ਜਾਂਦਾ ਹੈ ਅਤੇ ਉਦੋਂ ਤਕ ON ਨਹੀਂ ਹੁੰਦਾ ਜਦੋਂ ਤਕ ਫਾਲਟ ਸਹੀ ਨ ਕਰ ਦਿਤਾ ਜਾਵੇ।
- SPMCB ਅਲਗ ਅਲਗ ਕਮਰੇ ਜਾਂ ਲੋਡ ਦੇ ਹਿਸਾਬ ਨਾਲ ਬਕਸੇ ਵਿਚ ਲਗਾਈ ਜਾਂਦੇ ਹਨ।



# ਡੀ ਪੀ ਆਇਸੋਲੈਟਰ

- ਇਹ ਦੇਖਣ ਨੂੰ DP/SPN MCB ਵਾਂਗ ਹੀ ਹੁੰਦਾ ਹੈ। ਇਸ ਦੀ ਨੋਬ ਲਾਲ ਰੰਗ ਦੀ ਹੁੰਦੀ ਹੈ ਅਤੇ ਇਹ ਸਪਲਾਈ ON/OFF ਹੀ ਕਰ ਸਕਦਾ ਹੈ। ਇਸ ਵਿਚ ਕੋਈ ਵੀ ਪ੍ਰਟੈਕਸ਼ਨ ਨਹੀਂ ਹੁੰਦੀ ਜਿਆਦਾਤਰ ਇਹ ਮੇਨ ਤੇ ਲਗਾਇਆ ਜਾਂਦਾ ਹੈ।



# ਪੀ. ਵੀ. ਸੀ. ਤਾਰਾਂ

- ਪੀ.ਵੀ.ਸੀ. ਇਕ ,ਏਨਸੁਲੇਟਿੰਗ ਪਦਾਰਥ ਹੈ ਜਿਸ ਅੰਦਰ ਤਾਂਬੇ ਦੀਆਂ ਬਰੀਕ- ਬਰੀਕ ਤਾਰਾਂ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਬਣੀ ਹੋਈ ਬਿਜਲੀ ਦੀ ਤਾਰ ਨੂੰ ਪੀ.ਵੀ.ਸੀ. ਕਾਪਰ ਫਲੈਕਸੀਬਲ ਤਾਰ ਕਹਿੰਦੇ ਹਨ ਜੋ ਕਿ ਅਜਕਲ ਆਮ ਵਰਤੀ ਜਾਂਦੀ ਹੈ।
- ਇਸ ਤਾਰਾਂ 220 V ਜਾਂ 415 V ਤੇ ਕੰਮ ਕਰ ਸਕਦੀਆਂ ਹਨ ਕਿਉਂਕਿ ਇਹਨਾਂ ਦੀ ਇਨਸੁਲੇਸ਼ਨ 660 V ਜਾਂ 1100 V ਤੇ ਕੰਮ ਕਰਨ ਤਿਆਰ ਹੋਈ ਹੁੰਦੀ ਹੈ।
- ਜੇ ਕੋਈ ਨੁਕਸ ਪੈ ਜਾਵੇ ਤਾਂ ਚੰਗੀ ਕਵਾਲਿਟੀ ਦੀਆਂ ਤਾਰਾਂ ਨੂੰ ਅੱਗ ਨਹੀਂ ਲਗਦੀ ਅਤੇ ਹਲਕਾ ਧੁੰਆਂ ਦਿੰਦੀਆਂ ਹਨ।
- ਘਰਾਂ ਵਿਚ ਆਮਤੌਰ ਤੇ sizes 0.75 mm<sup>2</sup>, 1.0 mm<sup>2</sup>, 1.5 mm<sup>2</sup>, 2.5 mm<sup>2</sup>, 4.0 mm<sup>2</sup>, 6.0 mm<sup>2</sup> ਦੀਆਂ ਤਾਰਾਂ ਵਰਤੀਆਂ ਜਾਂਦੀਆਂ ਹਨ।
- ਤਾਰ ਦਾ ਸਾਇਜ਼ ਘਰ ਵਿਚ ਕੁਲ ਲੋਡ, ਵੱਖ - ਵੱਖ ਕਮਰਿਆਂ ਦਾ ਲੋਡ ਦੇ ਮੁਤਾਬਿਕ ਦੇਖਣਾ ਪੈਂਦਾ ਹੈ।
- 0.75mm<sup>2</sup> ਤਾਰ ਦੀ ਵਰਤੋਂ ਅਰਥ ਤਾਰ 'ਚ ਕੀਤੀ ਜਾਂਦੀ ਹੈ। 1.0 mm<sup>2</sup> ਦੀ ਤਾਰ 1.0 KW ਦਾ ਲੋਡ (6 Amp), 1.5 mm<sup>2</sup> ਦੀ ਤਾਰ for 1.5 KW ਦਾ ਲੋਡ (7-8 Amp) ਅਤੇ 2.5 mm<sup>2</sup> ਦੀ ਤਾਰ 2.5 KW ((16-17 Amp) ਲਈ ਵਰਤੀਆਂ ਜਾਂਦੀਆਂ ਹਨ।



Contd

# ਪੀ. ਵੀ. ਸੀ. ਤਾਰਾਂ



- ਪਹਿਲੇ ਸਮੇਂ (ਲੁਗਭਗ 20 ਕੁ ਸਾਲ), ਪੀ.ਵੀ.ਸੀ. ਕੱਪਰ stranded ਤਾਰਾਂ ਵਰਤੀਆਂ ਜਾਂਦੀਆਂ ਸਨ ਜੋ ਕਿ 3x22 SWG, 7x16 SWG, 3x20 SWG, 1x18 SWG ਸਾਈਜ਼ ਦੀਆਂ ਹੁੰਦੀਆਂ ਸਨ।
- 3x22 SWG ਦਾ ਮਤਲਬ ਸੀ 3 ਕੱਪਰ ਤਾਰਾਂ ਅਤੇ ਤਾਰ ਦੀ ਮੋਟਾਈ 22 Gauge ਜੋ ਕਿ ਪੀ.ਵੀ.ਸੀ. ਇਨਸੂਲੇਸ਼ਨ ਅੰਦਰ ਹੁੰਦੀਆਂ ਸਨ।
- ਇਹ ਤਾਰਾਂ **flexible** ਨਹੀਂ ਹੁੰਦੀਆਂ ਸਨ ਅਤੇ ਅੰਡਰਗ੍ਰਾਂਉਂਡ ਪਾਈਪਾਂ ਵਿਚ ਖਿਚਣੀਆਂ ਜਾਂ ਬਦਲਣੀਆਂ ਬਹੁਤ ਮੁਸ਼ਕਿਲ ਸਨ।



# ਪੀ. ਵੀ. ਸੀ. ਕੰਡੂਟ ਪਾਈਪਾਂ



- ਆਮ ਤੌਰ 'ਤੇ 25 mm ਜਾਂ 20 mm dia ਦੀਆਂ ਪਾਈਪਾਂ ਲੈਂਟਰ ਵਿਚ ਜਾਂ ਕੰਪਾਂ ਵਿਚ ਪਾਈਪਾਂ ਜਾਂਦੀਆਂ ਹਨ।
- ਇਹਨਾਂ ਵਿਚੋਂ ਤ੍ਰਾਂਸਪਾਈਆਂ ਜਾਂਦੀਆਂ ਹੁਨ ਜੋ ਕਿ ਵੱਖ- ਵੱਖ ਕਮਰਿਆਂ ਨੂੰ ਮੇਨ ਬਕਸੇ ਅਤੇ ਸੁਵਿਚ ਬਕਸੇ ਨੂੰ ਲਡ ਨਾਲ ਜੋੜਨ ਦਾ ਕੰਮ ਕਰਦੀਆਂ ਹੁਨ।
- ਲੈਂਟਰ ਲਈ ਹੈਮੇਸ਼ਾ ਭਾਰੀ ਮਜਬੂਤ ਪਾਈਪ ਦੀ ਵਰਤੋਂ ਕਰੋ ਅਤੇ ਕੰਪ ਵਿਚ ਮੀਡੀਅਮ ਪਾਈਪ ਚਲ ਸਕਦੀ ਹੈ।
- ਪਾਈਪ ISI ਮਾਰਕ ਵਾਲੀ ਹੀ ਵਰਤੋਂ ਤਾਂ ਜੋ ਕਿਸੇ ਵੇਲੇ ਅੱਗ ਆਦਿ ਦਾ ਖਤਰਾ ਨਾ ਬਣੇ।
- ਪਾਈਪ ਦਾ dia ਇਹਨਾਂ ਦੀ ਵਰਤੋਂ ਕਿ ਅੱਧ ਜਾਂ ਥੱਡਾ ਅੱਧ ਤੋਂ ਵੱਧ ਵਿਚ ਤਾਰਾਂ ਹੋਣ ਅਤੇ ਬਾਕੀ ਪਾਈਪ ਖਾਲੀ ਰਹਿਣ ਦਿਓ ਤਾਂ ਜੋ ਤਾਰਾਂ ਵੀ ਠੱਡੀਆਂ ਰਹਿਣ।
- ਪਾਈਪਾਂ ਕੰਪਾਂ ਵਿਚ 1. ਫੁੱਟ ਫੁੱਲਿਆਂ ਰਖੋ ਤਾਂ ਜੋ ਇਹਨਾਂ ਤੇ ਸਹੀ ਪਲਾਸਟਰ ਹੋ ਜਾਵੇ ਨਹੀਂ ਤਾਂ ਕਰੈਕ ਲਾਈਨਾਂ ਆ ਜਾਂਦੀਆਂ ਹਨ।



# ਅਸੈਸਰੀਜ਼

- 6A ਸਵਿਚ, 6 Amp. 5 pin ਸਾਕਟ, 16A/20A ਸਵਿਚ, 16/20 Amp. 6-pin ਸਾਕਟ, AC ਪਲੱਗ, ਪੱਖੇ ਦਾ ਰੈਗੁਲੇਟਰ, ਡਮੀ ਪਲੇਟ, ਕਵਰ ਪਲੇਟ, 2 way ਸਵਿਚ ਵਰਤਦੇ ਹਨ।
- 6A ਸਵਿਚ ਆਮ ਤੌਰ 'ਤੇ ਲਾਈਟਾਂ, ਪੱਖੇ, 5 pin ਸਾਕਟ ਲਈ ਵਰਤੇ ਜਾਂਦੇ ਹਨ।
- 6A 5-pin ਸਾਕਟ ਰੈਫਰੀਜੇਟਰ, ਪ੍ਰੈਸ, ਵਾਸਿੰਗ ਮਸ਼ੀਨ, ਟੁਲ ਪੰਪ, TV, ਚਿਮਨੀ, ਐਗਜ਼ਾਸਟ ਪੱਖਾ, ਮੋਬਾਇਲ ਚਾਰਜਿੰਗ ਲਈ ਵਰਤਦੇ ਹਨ।
- 16A/20A ਸਵਿਚ ਅਤੇ 16A/20A 6-pin ਸਾਕਟਾਂ ਗੀਜ਼ਰ, AC ਲੋਡ, ਭਾਰੀ ਲੋਡ ਲਈ ਵਰਤਦੇ ਹਨ।
- ਪੱਖੇ ਦੀ ਸਪੀਡ ਨੂੰ ਕੰਟਰੋਲ ਕਰਨ ਲਈ ਰੈਗੁਲੇਟਰ ਵਰਤਦੇ ਹਨ।
- 2way ਸਵਿਚ ਪੈਂਡਿਆਂ ਦੀ ਲਾਈਟ ਅਤੇ ਬਾਹਰ ਗੇਟ ਦੀ ਲਾਈਟ ਲਈ ਵਰਤਦੇ ਹਨ।
- ਕਵਰ ਪਲੇਟ ਸਾਰੇ ਸਵਿਚਾਂ ਅਤੇ ਸਾਕਟਾਂ ਨੂੰ ਢੱਕਣ ਲਈ ਵਰਤਦੇ ਹਨ।





# ਅਸੈਸਰੀਜ਼


- ਬਿਜਲੀ ਦਾ ਸਾਰਾ ਸਮਾਨ ISI ਮਾਰਕ ਹੋਵੇ ਅਤੇ ਚੰਗੀ ਕੰਪਨੀ ਦਾ ਵਰਤੋਂ।
- ਸਾਰਾ ਵਾਇਰਿੰਗ ਦਾ ਕੰਮ ਕਰਨ ਤੋਂ ਬਾਅਦ ਇਕ ਵਾਰ ਸਾਰੇ ਕਨੈਕਸ਼ਨ ਚੈਕ ਕਰੋ ਅਤੇ ਕੋਈ ਢੀਲਾ ਕਨੈਕਸ਼ਨ ਨਾ ਰਹਿਣ ਦਿਓ। ਸਾਰੇ ਦਿਨ ਦੀ ਵਰਕਿੰਗ ਚੈਕ ਕਰ।
- ਬਿਖਰੀਆਂ ਹੋਈਆਂ ਕਿਲ੍ਹਾਂ, ਪੇਚ, ਤਾਰ ਦੇ ਟੋਟੇ ਆਦਿ ਨਾ ਰਹਿਣ ਦਿਓ।
- ਸਾਰੇ ਲੋਹੇ ਦੇ ਬਕਸੇ ਅਰਥ ਦੀ ਤਾਰ ਨਾਲ ਲਗੇ ਹੋਣ।
- ਤਾਰਾਂ ਵਿਚ ਜੋੜ ਨਾ ਹੋਵੇ ਤਾਂ ਬਹੁਤ ਚੰਗਾ ਹੈ।
- MCB ਬਕਸੇ ਵਿਚ MCB ਦੇ ਉਪਰ ਲਗੇ ਪੇਪਰ ਸਲੀਪਾਂ ਤੇ ਕਮਰਿਆਂ ਦਾ ਵੇਰਵਾ ਦਿਓ।



# ਸਰਕਟਾਂ ਦਾ ਸਿੰਗਲ ਲਾਈਨ ਚਿੱਤਰ (ਸਿੰਗਲ ਫੇਜ਼)



- ਸੁਵਿਚ ਹਮੇਸ਼ਾ ਫੇਜ਼ ਦੇ ਸੀਰੀਜ਼ ਵਿਚ ਲੱਗੇ ਹੁੰਦੇ ਹਨ ਅਤੇ ਲੱਡ ਹਮੇਸ਼ਾਂ ਇਕ ਸਮਾਨ ਲਗਾਏ ਜਾਂਦੇ ਹਨ।
- ਜੁਦੋਂ ਸੁਵਿਚ / ਬ੍ਰਾਟਨ ਨੂੰ ON ਕੂਰੀਏ ਤਾਂ ਫੇਜ਼ ਚਲਣ ਵਾਲੇ ਲੱਡੀ ਤੱਕ ਪਹੁੰਚ ਜਾਂਦਾ ਹੈ, ਜਿਸ ਨੂੰ ਨਿਊਟਰਲ ਜ਼ੰਡੀ ਹੁੰਦੀ ਹੈ, ਇਸ ਤਰ੍ਹਾਂ ਲੱਡ ਕੰਮ ਕਰਨ ਲਗ ਜਾਂਦਾ ਹੈ।
- ਕੋਈ ਵੀ ਜੰਤਰੂ ਨੂੰ ਚਲਣ ਵਾਸਤੇ 220 V ਜ਼ਰੂਰੀ ਮਿਲਣੇ ਚਾਹੀਦੇ ਹਨ ਜੋ ਕਿ ਇਕ ਸਮਾਨ ਕਨੈਕਸ਼ਨ ਨਾਲ ਹੀ ਸੰਭਵ ਹੈ ਅਤੇ ਅਲਗ ਅਲਗ ਸੁਵਿਚ ਤੋਂ ਅਲਗ - ਅਲਗ ਲੱਡ ਚਲਾ ਸੂਕਦੇ ਹਾਂ ਜੋ ਕਿ ਸੀਰੀਜ਼ ਕਨੈਕਸ਼ਨ ਨਾਲ ਸੰਭਵ ਨਹੀਂ ਹੈ।




Light Controlling by a  
Single Way or One-way Switch?



# ਅਰਥਿੰਗ

- ਇਹ ਇਕ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਕੰਮ ਹੈ ਜੋ ਕਿ ਘਰਾਂ ਵਿਚ ਕਰਨਾ ਚਾਹੀਦਾ ਹੈ। ਇਹ ਮਨੁੱਖ ਨੂੰ ਕਿਸੋਂ ਬਿਜਲੀ ਦੇ ਝਟਕੇ ਤੋਂ ਬਚਾਉਂਦੀ ਹੈ।
- ਕਰਨ ਦੀ ਵਿਧੀ:
- ਧਰਤੀ ਵਿਚ ਪੁਟਾਈ ਬੋਕੀ ਨਾਲ ਕਰੋ ਅਤੇ ਜਿੱਥੋਂ ਗਿਲੀ ਮਿਟੀ ਆਉਣੀ ਸ਼ੁਰੂ ਹੋ ਜਾਵੇ ਉਥੋਂ ਤੱਕ ਡੁਘਾਈ ਵਿਚੋਂ ਮਿੱਟੀ ਕਢੋ।
- ਤਾਂਬੇ ਜਾਂ ਗੈਲਵੀਨਾਈਜਡ ਲੋਹੇ ਦੀ ਪਤੀ ਨਾਲ ਇਸੇ ਧਾਤ ਦੀ ਪਲੇਟ ਨੂੰ ਇਸ ਬੋਰ ਵਿਚ ਪਾਦਿਓ ਅਤੇ ਨਾਲ ਸੁਰਾਖਾਂ ਵਾਲੀ ਜੀ. ਆਈ. ਪਾਈਪ ਪਾਦਿਓ ਬੋਰ ਨੂੰ ਨਮਕ, ਕੋਲੇ, ਕਲਮੀ ਸ਼ੋਰਾ ਆਦਿ ਨਾਲ ਵੱਖ ਵੱਖ ਤੈਆ ਨਾਲ ਭਰਨਾ ਕਰੋ ਅਤੇ ਜੀ. ਆਈ. ਪਾਈਪ ਜਿਸ ਵਿਚ ਸੁਰਾਖ ਹਨ ਰਾਹੀਂ ਪਾਣੀ ਭਰਨਾ ਸ਼ੁਰੂ ਕਰੋ।
- ਜ਼ਮੀਨੀ ਪੱਧਰ ਤੋਂ ਥੱਲੇ ਅਰਥ ਪਿਟ ਬਣਾ ਦਿਓ।
- ਇਸ ਅਰਥ ਪਿਟ ਤੋਂ ਤਾਂਬੇ ਦੀ ਤਾਰ ਜਾਂ ਜੀ. ਆਈ. ਤਾਰ ਨਾਲ MCB ਬਕਸੇ ਨੂੰ ਜੋੜ ਦਿਓ।
- MCB ਬਕਸੇ ਤੋਂ ਅਰਥ ਲਿੰਕ ਤੋਂ ਅਰਥ ਦੀ ਤਾਰ ਘਰ ਦੇ ਸਾਰੇ ਲੋਹੇ ਦੀ ਬਕਸਿਆਂ ਅਤੇ ਸਾਕਟਾਂ ਨੂੰ ਜੋੜ ਦਿਓ
- ਜਦੋਂ ਕੋਈ ਉਪਕਰਣ ਦੀ ਬਾਡੀ ਵਿਚ ਫੇਜ਼ ਆ ਜਾਵੇ ਕਿਸੇ ਨੁਕਸ ਕਾਰਨ ਤਾਂ ਫੇਜ਼ ਕਰੰਟ ਧਰਤੀ ਵਿਚ ਚਲਾ ਜਾਂਦਾ ਹੈ। ਜੇ ELCB ਲਗਾ ਹੋਵੇ ਤਾਂ ਮੇਨ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਕਿਸੀ ਦੁਰਘਟਨਾ ਤੋਂ ਬਚਿਆਂ ਜਾ ਸਕਦਾ ਹੈ।
- ਜਦੋਂ ਤੱਕ ਨੁਕਸ ਲੱਭ ਕੇ ਦੂਰ ਨਾ ਕੀਤਾ ਜਾਵੇ ਤੱਦ ਤੱਕ ELCB ON ਨਹੀਂ ਹੋਵੇਗਾ।



# ਸੰਦਾਂ ਦੀ ਵਰਤੋਂ

- ਹੱਥੜੀ
- ਹੈਕਸਾ-ਬਲੇਡ
- ਡੈਣੀ
- ਝੁਗੀ ਮਾਰਨ ਵਾਲਾ ਕਟਰ
- ਪਲਾਸ
- ਪੇਚਕਸ ਸੈਟ
- ਤਿੱਖਾ ਪਲਾਸ
- ਤਾਰ ਕਟਣ ਵਾਲਾ ਕਟਰ
- ਥਿੰਮਬਲਾਂ ਘੁਟਣ ਵਾਲਾ
- ਤਾਰ ਡਿਲਣ ਵਾਲਾ
- ਮਲਟੀਮੀਟਰ
- ਵੋਲਟਮੀਟਰ
- ਐਮਪੀਅਰ ਮੀਟਰ
- ਮੈਗਰ
- ਅਰਥ ਦੀ value ਜਾਂਚਣ ਵਾਲਾ
- ਬੋਕੀ
- ਲੈਪਟ ਟੈਸਟਰ
- ਟੈਸਟ ਪੈਨ
- ਸੁਰਾਖ ਕਰਨ ਵਾਲੀ ਮਸ਼ੀਨ
- ਘੱਟ ਸਪੀਡ ਚਲਣ ਵਾਲੀ ਡਰਿਲ ਮਸ਼ੀਨ
- ਵਾਟਰ ਲੈਵਲ
- 30 ਮੀ. ਫੀਤਾ, 5 ਮੀ. ਫੀਤਾ
- ਚਾਕੂ
- ਸਟੀਲ ਦੀ ਤਾਰ
- ਕੋਂਟੀਨਿਊਟੀ ਟੈਸਟਰ
- ਸੇਫਟੀ ਬੈਲਟ, ਸੇਫਟੀ ਜੁੱਤੇ
- ਹੈਲਮਟ
- ਕਰੰਟ ਵਿਰੋਧਕ ਦਸਤਾਨੇ

- ਐਨਕ
- ਮਾਸਕ
- ਸੰਦ ਵਾਲਾ ਬਕਸਾ
- ਰੈਚ



# ਜ਼ਰੂਰੀ ਹਦਾਹਿਤਾਂ / ਗੱਲਾਂ



- ਸੰਦ ਸਾਫ਼-ਸੁਖਰੇ ਰੱਖੋ, ਸਹੀ ਤਰੀਕੇ ਨਾਲ ਰੱਖੋ ਅਤੇ ਸੁਰਖਿਅਤ ਰੱਖੋ।
- ਪਲਾਸ ਦੀਆਂ ਮੁਠਾਂ ਤੇ ਇੰਸੁਲੇਸ਼ਨ ਸਲੀਵ ਕਟੀਆਂ-ਫਟੀਆਂ ਨਾ ਹੋਵੋ।
- ਪੇਚਕਸ ਦੇ ਸਿਰੇ ਸਹੀ ਹੋਣ।
- ਟੈਸਟ ਪੈਨ ਨੂੰ ਯਕੀਨੀ ਨਾ ਸਮਝਿਆ ਜਾਵੇ ਅਤੇ ਟੈਸਟ ਲੈਪ ਨਾਲ ਹੀ ਸਪਲਾਈ ਸੁਨਿਸ਼ਚਤ ਕਰੋ।
- ਪਲਾਸ ਤੋਂ ਹਬੰਡੇ ਦਾ ਕੰਮ ਕਦੀ ਨਾ ਲਵੋ।
- ਪਲਾਸ ਜਾਂ ਪੇਚਕਸ ਨੂੰ ਸਿਰੇ ਵਾਲੇ ਪਾਸੇ ਤੋਂ ਨਾਲ ਕੰਮ ਕਰਦੇ ਨੂੰ ਨਾ ਫੜਾਉ, ਹਮੇਸ਼ਾ ਪਿਛਲੇ ਪਾਸੇ ਤੋਂ ਫੜਾਉ।
- ਸਹੀ ਕੰਮਾਂ ਲਈ ਲੋੜੀਂਦੇ ਸਹੀ ਸੰਦ ਦੀ ਵਰਤੋਂ ਕਰੋ।
- ਕੰਮ ਕਰਦੇ ਸਮੇਂ ਗੱਪਾ ਨਾ ਮਾਰੋ, ਦਿਮਾਗ ਸ਼ਾਤ ਰਖੋ, ਕਾਹਲੀ ਨਾ ਕਰੋ।
- ਇਕ ਦੂਜੇ ਨਾਲ ਸੋਖੀ ਭਾਸ਼ਾ ਵਿਚ ਗੱਲ ਕਰੋ, ਇਸ਼ਾਰੇ ਨਾਲ ਮਦਦ ਜਾਂ ਗੱਲ ਕਰੋ।
- ਆਪਣਾ ਕੀਤਾ ਕੰਮ ਦੁਬਾਰਾ ਚੈਕ ਕਰੋ, ਵੱਧ ਵਿਸ਼ਵਾਸੀ ਨਾ ਹੋਵੋ ਅਤੇ ਜੇ ਕਿਸੇ ਗਲ / ਕੰਮ ਦੀ ਸਮਝ ਨਹੀਂ ਤਾਂ ਇਕ ਦੂਜੇ ਨੂੰ ਪੁੱਛੋ।



Contd.

# ਜ਼ਰੂਰੀ ਹਦਾਹਿਤਾਂ / ਗੱਲਾਂ



- ਮੋਬਾਇਲ ਫੋਨ, ਕੰਨ ਵਾਲੀਆਂ ਟੂਟੀਆਂ ਦੀ ਵਰਤੋਂ ਘੱਟੋਂ ਘੱਟ ਕਰੋ।
- ਮਾੜੀ ਹਾਲਤ ਵਾਲੀ ਪੋੜੀ, ਘੋੜੀ ਜਾਂ ਸੰਦ ਦੀ ਵਰਤੋਂ ਨਾ ਕਰੋ।
- ਪੁਰਾਣੇ ਜੁਤੇ ਨਾ ਵਰਤੋਂ, ਇਹ ਸਲਿਪ ਕਰਾ ਸਕਦੇ ਹਨ। ਸਹੀ ਕੰਪਨੀ ਦੇ ਸਹੀ ਸੇਫਟੀ ਜੁਤੇ ਦੀ ਵਰਤੋਂ ਕਰੋ।
- ਢਿੱਲੇ ਅਤੇ ਖੁੱਲੇ ਕਪੜੇ ਨਾ ਪਾਉ।
- ਇਕ ਦੂਜੇ ਨਾਲ ਗਲ ਕਰਕੇ ਕੰਮ ਦੀ ਸਹੀ ਵਿਉਂਤ ਬਨਾਓ ਅਤੇ ਵਿਉਂਤ ਮੁਤਾਬਿਕ ਕੰਮ ਕਰੋ।
- ਆਪਣੇ ਸੰਦ ਕੱਦੇ ਵੀ ਨਾ ਸੁੱਟੋ।
- ਕੰਮ ਕਰਕੇ ਕੰਮ ਵਾਲੀ ਥਾਂ ਸਾਫ਼ ਕਰੋ, ਆਪਣੇ ਹੱਥ ਸਾਫ਼ ਕਰੋ।



# ਕਰੰਟ ਦੇ ਮੁਤਾਬਿਕ ਚੀਜ਼ਾਂ ਦੀ ਚੋਣ ਕਰਨੀ



- ਸਾਰੇ ਲੋਡ ਜੋ ਘਰਾਂ ਵਿਚ ਵਰਤੋ ਕੀਤੇ ਜਾਂਦੇ ਹਨ, ਉਨ੍ਹਾਂ ਉਪਰ ਲੋੜੀਂਦੇ ਵੇਲਟਜ, ਕਰੰਟ, ਪਾਵਰ, ਫਰਿਕੂਐਂਸੀ, ਪੀ. ਐਫ. ਆਦਿ ਲਿਖਿਆ ਹੁੰਦਾ ਹੈ।
- ਇਸ ਨੂੰ ਬਨਾਉਣ ਵਾਲੀ ਕੰਪਨੀ ਦਾ ਨਾਮ ਪਤਾ, ਟਰੇਡ-ਮਾਰਕ, ISI ਮਾਰਕ ਅਤੇ CM/L No. ਦਿੱਤਾ ਹੁੰਦਾ ਹੈ।
- ਤਾਰ ਦੀ ਚੋਣ, ਸਵਿਚ, MCB, ਪਲੱਗ, ਸਾਕਟਾਂ ਆਦਿ ਦੀ ਚੋਣ ਲੋਡ ਦੇ ਕਰੰਟ ਦੇ ਨਿਰਭਰ ਕਰਦੀ ਹੈ।
- ਉਦਾਹਰਣ:

AC ਲੋਡ : 1500W (Power)

Voltage : 220 Volt Power

$$\text{Current} : \frac{\text{Power}}{\text{Voltage} \times \text{P.F.}} = \frac{1500}{220 \times 0.8} = 8.5 \text{ Ampere}$$

- ਇਸ ਲਈ ਅਸੀ 16A ਦੇ ਸਵਿਚ, ਸਾਕਟ, MCB, ਪਲੱਗ ਅਤੇ ਦੀ  $2.5 \text{ mm}^2$  ਤਾਰ, ਦੀ ਚੋਣ ਕਰਾਂਗੇ ਤਾਂ ਜੋ 8.5 Amp ਦਾ ਕਰੰਟ ਸੇਫਲੀ ਵਰਤਿਆ ਜਾ ਸਕੇ।



# ઘરાં દિચ આમ વરકિયાં જાણ વાળા લેડ



Pushpa Gujral  
**SCIENCE CITY**  
THE SCIENCE OF WOW

- LED બલબ : 0.2W તોં 40 W
- પ્લેટિનમન્ટ : 50 W તોં 100W
- ગીજર : 1500 W તોં 3000 W
- એ.સી. : 1500 W તોં 2500 W
- પ્રૈસ : 200 W તોં 300 W
- ફરિજ : 190 W તોં 300 W



# ਪੰਨਵਾਦ



PUSHPA GUJRAL SCIENCE CITY,  
KAPURTHALA